

# Official Spokesperson's response to media queries on COVID19 related drugs and pharmaceuticals

April 07, 2020

## COVID-19 ਨਾਲ ਸਬੰਧਤ ਦਵਾਈਆਂ ਅਤੇ ਫਾਰਮਾਸਿਊਟਿਕਲਜ਼ ਬਾਰੇ ਮੀਡੀਆ ਦੇ ਸਵਾਲਾਂ ਦਾ ਅਧਿਕਾਰਤ ਬੁਲਾਰੇ ਵੱਲੋਂ ਜਵਾਬ

7 ਅਪ੍ਰੈਲ, 2020

ਸਵਾਲਾਂ ਦਾ ਜਵਾਬ ਦਿੰਦੇ ਹੋਏ ਅਧਿਕਾਰਤ ਬੁਲਾਰੇ ਸ਼੍ਰੀ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ:

"ਸਾਨੂੰ **COVID-19** ਨਾਲ ਸਬੰਧਤ ਦਵਾਈਆਂ ਅਤੇ ਫਾਰਮਾਸਿਊਟਿਕਲਜ਼ ਬਾਰੇ ਮੀਡੀਆ ਦੇ ਕੁਝ ਵਰਗਾਂ ਦੁਆਰਾ ਬੇਲੋੜਾ ਵਿਵਾਦ ਪੈਦਾ ਕਰਨ ਦੀਆਂ ਕੁਝ ਕੋਸ਼ਿਸ਼ਾਂ ਦਾ ਪਤਾ ਲੱਗਿਆ ਹੈ। ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਸਾਡੀ ਪਹਿਲੀ ਜ਼ਿੰਮੇਵਾਰੀ ਸਾਡੇ ਆਪਣੇ ਲੋਕਾਂ ਲਈ ਲੋੜੀਂਦੀਆਂ ਦਵਾਈਆਂ ਦੇ ਚੰਗੇ ਭੰਡਾਰ ਯਕੀਨੀ ਬਣਾਉਣਾ ਹੈ। ਇਸ ਨੂੰ ਯਕੀਨੀ ਬਣਾਉਣ ਵਾਸਤੇ ਕਈ ਫਾਰਮਾਸਿਊਟਿਕਲ ਉਤਪਾਦਾਂ ਦੇ ਨਿਰਯਾਤ ਉੱਤੇ ਪਾਬੰਦੀ ਲਾਉਣ ਲਈ ਕੁਝ ਆਰਜ਼ੀ ਕਦਮ ਚੁੱਕੇ ਗਏ ਸਨ। ਇਸ ਦੌਰਾਨ ਵੱਖ-ਵੱਖ ਹਾਲਾਤ ਵਿੱਚ ਸੰਭਾਵਤ ਲੋੜਾਂ ਦਾ ਵਿਆਪਕ ਮੁਲਾਂਕਣ ਕੀਤਾ ਗਿਆ। ਵਰਤਮਾਨ ਸਮੇਂ ਅਨੁਸਾਰ ਸਾਰੇ ਸੰਭਾਵਤ ਹਾਲਾਤ ਲਈ ਦਵਾਈਆਂ ਦੀ ਉਪਲਬਧਤਾ ਦੀ ਤਸਦੀਕ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਗਈਆਂ ਹਨ। **DGFT** ਨੇ ਕੱਲ੍ਹ **14** ਦਵਾਈਆਂ ਉੱਤੇ ਲੱਗੀਆਂ ਪਾਬੰਦੀਆਂ ਹਟਾਉਣ ਬਾਰੇ ਐਲਾਨ ਕੀਤਾ ਹੈ। ਜਿਥੋਂ ਤੱਕ ਪੈਰਾਸੀਟਾਮੋਲ ਅਤੇ ਹਾਈਡਰੋਕਸੀਕਲੋਰੋਕਵੀਨ (**HCQ**) ਦੀ ਗੱਲ ਹੈ, ਹਾਲ ਦੀ ਘੜੀ ਇੰਨਾਂ ਨੂੰ ਲਾਇਸੈਂਸਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੀ ਮੰਗ ਦੀ ਸਥਿਤੀ 'ਤੇ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਪਰੰਤੂ ਸਟਾਕ ਦੀ ਸਥਿਤੀ ਦੇ ਮੱਦੇਨਜ਼ਰ ਸਾਡੀਆਂ ਕੰਪਨੀਆਂ ਪਹਿਲਾਂ ਕੀਤੇ ਗਏ ਨਿਰਯਾਤ ਦੇ ਕਰਾਰ ਪੂਰੇ ਕਰ ਸਕਦੀਆਂ ਹਨ।

**COVID-19** ਮਹਾਂਮਾਰੀ ਦੀ ਭਿਆਨਕਤਾ ਦੇ ਮੱਦੇਨਜ਼ਰ ਭਾਰਤ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਮਜ਼ਬੂਤ ਏਕਤਾ ਅਤੇ ਭਾਈਵਾਲੀ ਵਿਖਾਉਣੀ ਚਾਹੀਦੀ ਹੈ। ਇਸ ਨਜ਼ਰੀਏ ਅਨੁਸਾਰ ਹੀ ਭਾਰਤ ਨੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਕੀਤਾ। ਇਸ ਮਹਾਂਮਾਰੀ ਦੇ ਮੁਨੱਖੀ ਪਹਿਲੂਆਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਦਵਾਈਆਂ ਦੇ ਮਾਮਲੇ 'ਚ ਆਪਣੇ ਉੱਪਰ ਨਿਰਭਰ ਸਾਰੇ ਗੁਆਂਢੀ ਮੁਲਕਾਂ ਨੂੰ ਢੁਕਵੀਂ ਮਾਤਰਾ ਵਿੱਚ ਪੈਰਾਸੀਟਾਮੋਲ ਅਤੇ ਹਾਈਡਰੋਕਸੀਕਲੋਰੋਕਵੀਨ (**HCQ**) ਦੇਣ ਲਈ ਲਾਇਸੈਂਸ ਦੇਵੇਗਾ। ਅਸੀਂ ਇਹ ਜ਼ਰੂਰੀ ਦਵਾਈਆਂ ਕੁਝ ਅਜਿਹੇ ਮੁਲਕਾਂ ਨੂੰ ਸਪਲਾਈ ਵੀ ਕਰਾਂਗੇ, ਜੋ ਮਹਾਂਮਾਰੀ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਇਸ ਲਈ ਇਸ ਸਬੰਧ ਵਿੱਚ ਅਸੀਂ ਕੋਈ ਅਟਕਲਾਂ ਲਾਉਣ ਜਾਂ ਇਸ ਮਾਮਲੇ ਨੂੰ ਸਿਆਸੀ ਰੰਗ ਦੇਣ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਅਪੀਲ ਕਰਾਂਗੇ।"

ਨਵੀਂ ਦਿੱਲੀ

7 ਅਪ੍ਰੈਲ, 2020

DISCLAIMER: This is an approximate translation. The original is available in English on MEA's website and may be referred to as the official press release.